

To,  
The Branch Service Manager  
PNB MetLife India Insurance Co. Ltd.  
ਸੇਵਾ ਵਿੱਖੇ,  
ਸ਼ਾਖਾ ਸੇਵਾ ਪ੍ਰਬੰਧਕ  
ਪੀਐਨਬੀ ਮੈਟਲਾਈਫ ਇੰਡੀਆ ਇੰਸੂਰੈਂਸ ਕੰਪਨੀ ਲਿ.

Dated: \_\_\_\_\_  
ਮਿਤੀ: \_\_\_\_\_

\_\_\_\_\_ Branch (ਸ਼ਾਖਾ)

**Subject:** Authorization Letter for submission of my policy servicing request through representative

**ਵਿਸ਼ਾ:** ਨੁਮਾਇੰਦੇ ਦੇ ਜਰੀਏ ਮੇਰੀ ਪਾਲਸੀ ਸੇਵਾ ਨਿਵੇਦਨ ਨੂੰ ਜਮਾਂ ਕਰਨ ਲਈ ਅਧਿਕਾਰਨ ਪੱਤਰ

Dear Sir/Madam,  
ਪਿਆਰੇ ਸ਼੍ਰੀਮਾਨ/ਸ਼੍ਰੀਮਤੀ,

This is to inform you that I, Mr. /Mrs. /Ms. \_\_\_\_\_ is a policy holder/owner with your organization. Through this letter I hereby authorize and instruct Mr./Mrs./Ms. \_\_\_\_\_ to submit the servicing request on my behalf at your PNB MetLife Branch/Office.

ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀਮਾਨ/ਸ਼੍ਰੀਮਤੀ/ਮਿਸ \_\_\_\_\_ ਤੁਹਾਡੇ ਸੰਗਠਨ ਦੇ ਨਾਲ ਇੱਕ ਪਾਲਸੀ ਧਾਰਕ/ਸੁਆਮੀ ਹੈ। ਇਸ ਪੱਤਰ ਦੇ ਜਰੀਏ ਮੈਂ ਇਸ ਦੁਆਰਾ ਸ਼੍ਰੀਮਾਨ/ਸ਼੍ਰੀਮਤੀ/ਮਿਸ \_\_\_\_\_ ਨੂੰ ਮੇਰੇ ਵਲੋਂ ਤੁਹਾਡੇ ਪੀਐਨਬੀ ਮੈਟਲਾਈਫ ਸ਼ਾਖਾ/ਦਫਤਰ ਵਿੱਚ ਸੇਵਾ ਨਿਵੇਦਨ ਜਮਾਂ ਕਰਨ ਲਈ ਅਧਿਕਾਰਤ ਅਤੇ ਨਿਰਦੇਸ਼ਤ ਕਰਦਾ ਹਾਂ/ਕਰਦੀ ਹੈ।

**Servicing Request Details:**

ਸੇਵਾ ਨਿਵੇਦਨ ਦੇ ਵਿਵਰਣ:

1. Policy Number(s) for which the request is being placed: \_\_\_\_\_  
ਪਾਲਸੀ ਸੰਖਿਆ ਜਿਸ ਲਈ ਨਿਵੇਦਨ ਦਿੱਤਾ ਜਾ ਰਿਹਾ ਹੈ:
2. Request Type(s): \_\_\_\_\_  
ਨਿਵੇਦਨ ਦੇ ਪ੍ਰਕਾਰ:
3. The following Self-Attested Documents/Proofs have been enclosed along with the request for further processing and confirmation:  
ਹੇਠਾਂ ਦਿੱਤੇ ਸਵੈ-ਪ੍ਰਮਾਣਿਤ ਦਸਤਾਵੇਜ਼/ਪ੍ਰਮਾਣ ਨਿਵੇਦਨ ਦੇ ਨਾਲ ਅੱਗੇ ਦੀ ਕਾਰਵਾਈ ਅਤੇ ਪੁਸ਼ਟੀਕਰਨ ਲਈ ਨੱਥੀ ਕੀਤੇ ਗਏ ਹਨ:
  - a. \_\_\_\_\_
  - b. \_\_\_\_\_
  - c. \_\_\_\_\_
  - d. \_\_\_\_\_
4. Relationship with person authorized to submit request: \_\_\_\_\_  
ਨਿਵੇਦਨ ਜਮਾਂ ਕਰਨ ਲਈ ਅਧਿਕਾਰਤ ਵਿਅਕਤੀ ਦੇ ਨਾਲ ਸਬੰਧ:
5. A self-attested ID proof of my authorized representative is enclosed along with this authorization letter.  
ਮੇਰੇ ਅਧਿਕਾਰਤ ਨੁਮਾਇੰਦੇ ਦਾ ਇੱਕ ਸਵੈ-ਪ੍ਰਮਾਣਿਤ ਪਛਾਣ ਪ੍ਰਮਾਣ ਇਸ ਅਧਿਕਾਰਨ ਪੱਤਰ ਦੇ ਨਾਲ ਨੱਥੀ ਹੈ।

6. The signature of the authorized representative is as documented below and is verified & confirmed by me.

ਅਧਿਕਾਰਤ ਨੁਮਾਇੰਦੇ ਦੇ ਹਸਤਾਖਰ ਨੂੰ ਹੇਠਾਂ ਪੇਸ਼ ਕੀਤਾ ਜਾਂਦਾ ਹੈ ਅਤੇ ਮੇਰੇ ਦੁਆਰਾ ਪ੍ਰਮਾਣਿਤ ਅਤੇ ਪੁਸ਼ਟੀ ਕੀਤੀ ਜਾਂਦੀ ਹੈ।

7. Irrevocably undertake to PNB MetLife that the above acts of my authorized representative shall be binding upon me.

ਮੈਂ ਅਟਲ ਤੌਰ ਤੇ ਵਚਨ ਦਿੰਦਾ ਹਾਂ/ਦਿੰਦੀ ਹਾਂ ਕਿ ਪੀਐਨਬੀ ਮੈਟਲਾਇਫ ਕਰਨ ਦਾ ਕਾਰਜ ਮੇਰੇ ਅਧਿਕਾਰਤ ਨੁਮਾਇੰਦੇ ਦੇ ਉੱਪਰ ਦਿੱਤੇ ਕਾਰਜ ਮੇਰੇ ਉੱਪਰ ਬਾਧਕਾਰੀ ਹੋਣਗੇ।

Signature of Authorized Representative

ਅਧਿਕਾਰਤ ਨੁਮਾਇੰਦੇ ਦੇ ਹਸਤਾਖਰ

Signature/Thumb impression of Policy Owner / Assignor

ਪਾਲਸੀ ਧਾਰਕ/ਨਿਯੋਜਕ ਦੇ ਹਸਤਾਖਰ/ਅੰਗੂਠੇ ਦਾ ਨਿਸ਼ਾਨ

Mr. /Mrs. /Ms. \_\_\_\_\_

ਸ਼੍ਰੀਮਾਨ/ਸ਼੍ਰੀਮਤੀ/ਮਿਸ

Mr. /Mrs. /Ms. \_\_\_\_\_

ਸ਼੍ਰੀਮਾਨ/ਸ਼੍ਰੀਮਤੀ/ਮਿਸ

Contact Number \_\_\_\_\_

ਸੰਪਰਕ ਨੰ.

Contact Number \_\_\_\_\_

ਸੰਪਰਕ ਨੰ.

Signature/Thumb impression of Assignee (Only in case of Assignment)

ਸਪੁਰਦਦਾਰ ਦੇ ਹਸਤਾਖਰ/ਅੰਗੂਠੇ ਦਾ ਨਿਸ਼ਾਨ (ਸਿਰਫ ਸਪੁਰਦਗੀ ਦੇ ਮਾਮਲੇ ਵਿੱਚ)

Contact Number \_\_\_\_\_

ਸੰਪਰਕ ਨੰ.

Contact Number \_\_\_\_\_

ਸੰਪਰਕ ਨੰ.

**Note:** PO signature is not required in case of Absolute Assignment

ਟਿੱਪਣੀ: ਸੰਪੂਰਨ ਸਪੁਰਦਗੀ ਦੇ ਮਾਮਲੇ ਵਿੱਚ ਪੀਓ ਹਸਤਾਖਰ ਜ਼ਰੂਰੀ ਨਹੀਂ ਹਨ

**Declaration & Attestation in case of Vernacular/Illiterate/Disabled customers (Witness must be someone other than the advisor/agent/employee of the company)**

**ਸਥਾਨਕ/ਅਨਪੜ੍ਹ/ਅਪਾਹਜ ਗਾਹਕਾਂ ਦੇ ਮਾਮਲੇ ਵਿੱਚ ਘੋਸ਼ਣਾ ਅਤੇ ਤਸਦੀਕ (ਗਵਾਹ ਕੰਪਨੀ ਦੇ ਸਲਾਹਕਾਰ/ਏਜੰਟ/ਕਰਮਚਾਰੀ ਤੋਂ ਇਲਾਵਾ ਕੋਈ ਹੋਰ ਜ਼ਰੂਰ ਹੋਣਾ ਚਾਹੀਦਾ ਹੈ)**

The contents hereof have been read over & explained to the applicant by me in vernacular & the applicant has filled up the contents after completely understanding the contents hereof in my presence.

ਇਸ ਨਾਲ ਸਬੰਧਤ ਵਿਸ਼ਾ ਵਸਤੂ ਨਿਯੋਜਕ ਨੂੰ ਸਥਾਨਕ ਭਾਸ਼ਾ ਵਿੱਚ ਪੜ੍ਹਾਇਆ ਗਿਆ ਅਤੇ ਵਿਸਤਾਰ ਵਿੱਚ ਦੱਸ ਦਿੱਤੇ ਗਏ ਹਨ ਅਤੇ ਨਿਯੋਜਕ ਨੇ ਇਸ ਨਾਲ ਸਬੰਧਤ ਵਿਸ਼ਾ ਵਸਤੂਆਂ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਮੇਰੀ ਮੌਜੂਦਗੀ ਵਿੱਚ ਵਿਸ਼ਾ ਵਸਤੂਆਂ ਨੂੰ ਭਰ ਦਿੱਤਾ ਹੈ।

**Signature of Witness:** \_\_\_\_\_

**ਗਵਾਹ ਦੇ ਹਸਤਾਖਰ:**

Note: The present policy servicing form contains original content in English along with its vernacular translations. In the event of any disagreement arising between the translated version and original English version, the English version shall be considered as final and shall prevail.

ਨੋਟ: ਵਰਤਮਾਨ ਪਾਲਸੀ ਸੇਵਾ ਦੇ ਫਾਰਮ ਆਪਣੀ ਮੁੱਢਲੀ ਭਾਸ਼ਾ ਵਿੱਚ ਅਨੁਵਾਦ ਸਮੇਤ, ਮੂਲ ਸਾਮਗਰੀ ਅੰਗਰੇਜ਼ੀ ਵਿੱਚ ਹੈ। ਅਨੁਵਾਦਿਤ ਸੰਸਕਰਣ ਅਤੇ ਮੂਲ ਅੰਗਰੇਜ਼ੀ ਸੰਸਕਰਣ ਦੇ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਅਸਹਮਤੀ ਦੀ ਹਾਲਤ ਵਿੱਚ, ਅੰਗਰੇਜ਼ੀ ਸੰਸਕਰਣ ਅੰਤਿਮ ਮੰਨਿਆ ਜਾਵੇਗਾ ਅਤੇ ਆਦਰ ਯੋਗ ਹੋਵੇਗਾ।